

# Official Spokesperson's response to media queries on opinion of the Working Group on Arbitrary Detention concerning the case of Mr. Christian James Michel

February 26, 2021

## ਕ੍ਰਿਸਚਿਅਨ ਜੇਮਜ਼ ਮਿਸ਼ੇਲ ਦੇ ਮਾਮਲੇ 'ਚ ਮਨਮਾਨੀ ਨਜ਼ਰਬੰਦੀ 'ਤੇ ਕਾਰਜਕਾਰੀ ਸਮੂਹ ਦੀ ਰਾਇ ਬਾਰੇ ਮੀਡੀਆ ਦੇ ਸਵਾਲਾਂ ਦਾ ਅਧਿਕਾਰਤ ਬੁਲਾਰੇ ਵੱਲੋਂ ਜਵਾਬ

26 ਫਰਵਰੀ, 2021

ਕ੍ਰਿਸਚਿਅਨ ਜੇਮਜ਼ ਮਿਸ਼ੇਲ ਦੇ ਮਾਮਲੇ 'ਚ ਮਨਮਾਨੀ ਨਜ਼ਰਬੰਦੀ 'ਤੇ ਕਾਰਜਕਾਰੀ ਸਮੂਹ ਦੀ ਰਾਇ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਰਕਾਰੀ ਬੁਲਾਰੇ ਸ਼੍ਰੀ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ:

ਅਸੀਂ ਕ੍ਰਿਸਚਿਅਨ ਜੇਮਜ਼ ਮਿਸ਼ੇਲ ਦੇ ਮਾਮਲੇ 'ਚ ਮਨਮਾਨੀ ਨਜ਼ਰਬੰਦੀ ਬਾਰੇ ਕਾਰਜ ਸਮੂਹ ਦੀ ਰਾਇ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਇਸਦੇ ਚੇਣਵੇਂ, ਲੀਕ ਹੋਏ ਅੰਸ਼ ਪੜ੍ਹੇ ਹਨ।

ਪਹਿਲਾਂ ਤਾਂ ਅਸੀਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਕਾਰਜ ਸਮੂਹ ਕੋਈ ਨਿਆਂਇਕ ਸੰਸਥਾ ਨਹੀਂ ਹੈ ਅਤੇ ਇਸ ਲਈ ਮੈਂਬਰ ਦੇਸ਼ਾਂ ਲਈ ਇਸ ਦੇ ਵਿਚਾਰਾਂ ਨੂੰ ਮੰਨਣਾ ਕਾਨੂੰਨੀ ਤੌਰ ਤੇ ਜ਼ਰੂਰੀ ਨਹੀਂ ਹੈ।

ਭਾਰਤ ਸਰਕਾਰ ਨੇ ਕਾਰਜ ਸਮੂਹ ਦੇ ਕਹਿਣ ਉਪਰੰਤ ਜੂਨ 2020 ਵਿੱਚ ਇਸ ਮੁੱਦੇ ਬਾਰੇ ਉਨ੍ਹਾਂ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਸੀ।

ਸਾਨੂੰ ਅਫਸੋਸ ਹੈ ਕਿ ਕਾਰ ਸਮੂਹ ਦੇ ਸਿੱਟੇ ਸੀਮਿਤ ਜਾਣਕਾਰੀ, ਕਿਸੇ ਅਣਪਛਾਤੇ ਸਰੋਤ ਵੱਲੋਂ ਲਾਏ ਗਏ ਪੱਖਪਾਤਪੂਰਨ ਦੇਸ਼ਾਂ ਅਤੇ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਦੀ ਗਲਤ ਸਮਝ 'ਤੇ ਅਧਾਰਤ ਹਨ।

ਇਹ ਹਵਾਲਗੀ ਦੇ ਪ੍ਰਭੂਸੱਤਾ-ਸੰਪੰਨ ਦੇਸ਼ਾਂ ਦਰਮਿਆਨ ਹਵਾਲਗੀ ਸਬੰਧੀ ਹੋਈ ਸੰਧੀ ਦੇ ਪ੍ਰਾਵਧਾਨਾਂ ਅਨੁਸਾਰ ਕੀਤੀ ਗਈ ਸੀ। ਇਹ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਦੀ ਹਿਰਾਸਤ ਕਾਨੂੰਨ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੋਈ ਅਤੇ ਇਨ੍ਹਾਂ ਨੂੰ ਕਿਸੇ ਵੀ ਅਧਾਰ 'ਤੇ ਮਨਮਾਨਾ ਨਹੀਂ ਕਿਹਾ ਜਾ ਸਕਦਾ ਹੈ।

ਦੇਸ਼ੀ ਨੂੰ ਕਦੇ ਵੀ ਕਾਨੂੰਨੀ ਸਲਾਹ ਜਾਂ ਨਿਰਪੱਖ ਸੁਣਵਾਈ ਬਾਰੇ ਉਸਦੇ ਅਧਿਕਾਰਾਂ ਤੋਂ ਵਾਂਝਿਆ ਨਹੀਂ ਰੱਖਿਆ ਗਿਆ। ਉਸਦੇ ਵੱਲੋਂ ਉੱਚ ਨਿਆਂਪਾਲਿਕਾ ਸਮੇਤ ਕਈ ਮੌਕਿਆਂ 'ਤੇ ਅਦਾਲਤਾਂ ਵਿੱਚ ਜਾਣਾ ਆਪਣੇ ਆਪ ਹੀ ਇਸਦਾ ਸਬੂਤ ਹੈ। ਅਧਿਕਾਰੀਆਂ ਦੁਆਰਾ ਕੌਂਸਲਰ ਪਹੁੰਚ 'ਤੇ ਵੀ ਕੋਈ ਪਾਬੰਦੀ ਨਹੀਂ ਲਈ ਗਈ ਹੈ। ਉਸ ਨੂੰ ਦੂਸਰੇ ਨਜ਼ਰਬੰਦਾਂ ਦੇ ਬਰਾਬਰ ਮੰਨਿਆ ਗਿਆ ਹੈ ਅਤੇ ਉਸਨੂੰ ਜੇਲ੍ਹ ਅਧਿਕਾਰੀਆਂ ਦੁਆਰਾ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।

ਕਾਰਜ ਸਮੂਹ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨਾਲ ਨਜਿੱਠਣ ਲਈ ਜੀਵੰਤ ਅਤੇ ਆਜ਼ਾਦ ਨਿਆਂਪਾਲਿਕਾ ਅੰਦਰ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਬੰਧ ਤੰਤਰ ਹੈ ਅਤੇ ਇਸਦਾ ਪੈਰਿਸ ਸਿਧਾਂਤਾਂ ਦੀ ਪਾਲਣਾ ਕਰਨ ਵਾਲਾ 'ਸ਼੍ਰੇਣੀ A' ਦਾ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਹੈ।

ਜਿਨ੍ਹਾਂ ਦੋਸ਼ਾਂ ਦੇ ਅਧਾਰ 'ਤੇ ਕਾਰਜ ਸਮੂਹ ਨੇ ਆਪਣੀ ਰਾਏ ਦਿੱਤੀ ਹੈ, ਉਹ ਤੱਥਾਂ ਦੇ ਉਲਟ ਹਨ। ਇਸ ਲਈ ਭਾਰਤ ਸਰਕਾਰ ਕਾਰਜ ਸਮੂਹ ਦੀ ਰਾਏ ਨੂੰ ਖਾਰਜ ਕਰਦੀ ਹੈ।

ਮਨੁੱਖੀ ਅਧਿਕਾਰ ਕੌਂਸਲ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਭਾਰਤ ਕਾਰਜ ਸਮੂਹ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ ਅਤੇ ਇਸਨੂੰ ਸਭਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੇ ਰੱਖਿਆ ਕਰਨ ਲਈ ਭਾਰਤੀ ਕਾਨੂੰਨਾਂ ਤਹਿਤ ਹਰ ਸੰਭਵ ਹੱਦ ਤੱਕ ਲੋੜੀਂਦੀ ਜਾਣਕਾਰੀ ਦਿੰਦਾ ਰਹੇਗਾ।

ਨਵੀਂ ਦਿੱਲੀ

26 ਫਰਵਰੀ, 2021

DISCLAIMER: This is an approximate translation. The original is available in English on MEA's website and may be referred to as the official press release.